

ਦਫਤਰ ਡਾਇਰੈਕਟਰ ਰਾਜ ਸਿੱਖਿਆ ਖੇਤਰ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ
ਬਲਾਕ-ਈ, ਛੇਵੀ ਮੰਜਿਲ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪ: ਫੇਜ਼-8, ਐਸ.ਏ.ਐਸ.ਨਗਰ

ਫੋਨ ਨੰਬਰ: 0172-2212221

ਵੱਲ

ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.),
ਸਮੂਹ ਸਕੂਲ ਮੁਖੀ,
ਪੰਜਾਬ।

ਮੀਮੇ ਨੰ: SCERT/SCI/202265753

ਮਿਤੀ: 21-03-22

ਵਿਸ਼ਾ: "Young Scientist Programme" "YUva Karyakram" YUVIKA-2022 ਸਬੰਧੀ।

- 1.0 ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਜੀ।
- 2.0 Department of Space, ISRO Headquarters, Govt. of India ਵੱਲੋਂ Indian Space Research Organisation (ISRO), Space ਤਕਨਾਲੋਜੀ, Space ਵਿਗਿਆਨ ਅਤੇ Space ਬਾਰੇ ਬੁਨਿਆਦੀ ਗਿਆਨ ਪ੍ਰਦਾਨ ਕਰਨ ਲਈ ਸਕੂਲੀ ਬੱਚਿਆਂ ਲਈ "ਯੰਗ ਸਾਇੰਟਿਸਟ ਪ੍ਰੋਗਰਾਮ" "ਯੂਵ ਵਿਗਿਆਨੀ ਕਰਵਕਰਮ" ਯੂਵਿਕਾ - 2022 ਨਾਮਕ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
- 3.0 ਇਹ ਰਿਹਾਇਸ਼ੀ ਪ੍ਰੋਗਰਾਮ ਗਰਮੀਆਂ ਦੀਆਂ ਛੁੱਟੀਆਂ (ਮਈ 16-28, 2022) ਦੌਰਾਨ ਦੋ ਹਫ਼ਤਿਆਂ ਦੀ ਮਿਆਦ ਦਾ ਹੋਵੇਗਾ ਅਤੇ ਸਮਾਂ-ਸਾਰਣੀ ਵਿੱਚ ਬੁਲਾਏ ਗਏ ਉੱਘੇ ਵਿਗਿਆਨੀਆਂ ਦੁਆਰਾ ਅਨੁਭਵ ਸਾਂਝਾ ਕਰਨਾ, ਪ੍ਰਯੋਗਾਤਮਕ ਪ੍ਰਦਰਸ਼ਨ, ਸਹੂਲਤ ਅਤੇ ਪ੍ਰਯੋਗਸ਼ਾਲਾ ਦੇ ਦੌਰੇ, ਵਿਹਾਰਕ ਅਤੇ ਫੀਡਬੈਕ ਸੈਸ਼ਨ, ਮਾਹਿਰਾਂ ਨਾਲ ਵਿਚਾਰ ਵਟਾਂਦਰੇ ਲਈ ਵਿਸ਼ੇਸ਼ ਸੈਸ਼ਨ ਸ਼ਾਮਲ ਹੋਣਗੇ।
- 4.0 ਪ੍ਰੋਗਰਾਮ ਦਾ ਉਦੇਸ਼ ਦੇਸ਼ ਭਰ ਵਿੱਚ 150 ਵਿਦਿਆਰਥੀਆਂ ਨੂੰ ਚੁਣਨਾ ਹੈ, ਜੋ ਭਾਰਤ ਦੇ ਖੇਤਰ ਵਿੱਚ ਸਥਿਤ ਸਕੂਲਾਂ ਵਿੱਚ 01 ਮਾਰਚ, 2022 ਤੱਕ 9ਵੀਂ ਜਮਾਤ ਵਿੱਚ ਪੜ੍ਹ ਰਹੇ ਹਨ।
- 5.0 ਭਾਗੀਦਾਰ ਦੀ ਚੋਣ ਨਾਲ ਨੱਥੀ ਪੱਤਰ ਵਿੱਚ ਦਰਜ ਮਾਪਦੰਡਾਂ ਦੇ ਆਧਾਰ 'ਤੇ ਹੋਵੇਗੀ। ਯੂਵਿਕਾ - 2022 ਲਈ ਰਜਿਸਟ੍ਰੇਸ਼ਨ 10 ਮਾਰਚ, 2022 ਨੂੰ ਇਸਰੋ ਵੈੱਬ ਪੋਰਟਲ 'ਤੇ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਯੂਵਿਕਾ - 2022 ਦੀ ਰਜਿਸਟ੍ਰੇਸ਼ਨ 10 ਅਪ੍ਰੈਲ, 2022 ਨੂੰ ਸ਼ਾਮ 4:00 ਵਜੇ ਸਮਾਪਤ ਹੋਵੇਗੀ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਕੋਈ ਫੀਸ ਨਹੀਂ ਹੈ।
- 6.0 ਸਬੰਧਤ ਪੱਤਰ ਨਾਲ ਨੱਥੀ ਹੈ ਜੀ।
- 7.0 ਆਪ ਜੀ ਵੱਲੋਂ ਆਪਣੇ ਜ਼ਿਲ੍ਹੇ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ।


ਸਹਾਇਕ, ਡਾਇਰੈਕਟਰ

ਰਾਜ ਸਿੱਖਿਆ ਖੇਤਰ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ।



ಭಾರತ ಸರ್ಕಾರ
ಬಾಹ್ಯಾಕಾಶ ಇಲಾಖೆ
ಇಸ್ರೋ ಪ್ರಧಾನ ಕಛೇರಿ
ಅಂತರಿಕ್ಷ ಭವನ
ನ್ಯೂ ಬಿ ಇ ಎಲ್ ರೋಡ್,
ಬೆಂಗಳೂರು-560 094

SS 12
14/03/2022



ಭಾರತ ಸರ್ಕಾರ
ಅಂತರಿಕ್ಷ ವಿಭಾಗ
ಇಸ್ರೋ ಮುಖ್ಯಾಲಯ
ಅಂತರಿಕ್ಷ ಭವನ
ನ್ಯೂ ಬಿ ಇ ಎಲ್ ರೋಡ್
ಬೆಂಗಳೂರು-560 094

Government of India
Department of Space
ISRO Headquarters
Antariksh Bhavan
New BEL Road
Bengaluru-560 094

N Sudheer Kumar
Director, CBPO

ISRO/CBPO/YUVIKA/2022

Dear Sri Ajoy Sharma,

Greetings from ISRO!

We have great pleasure to inform you that Indian Space Research Organisation (ISRO) is organising a special programme for School Children called "Young Scientist Programme" "YUva Vigyani Karyakram", YUVIKA - 2022, to impart basic knowledge on Space Technology, Space Science and Space Applications to the younger students with a preference to rural areas. The programme is aimed at creating awareness about the emerging trends in science and technology amongst the youngsters, who are the future building blocks of our nation. ISRO has chalked out this programme to "Catch them young". The programme is also expected to encourage more students to pursue in Science, Technology, Engineering and Mathematics (STEM) based research /career.

The residential programme will be of two weeks duration during summer holidays (May 16-28, 2022) and the schedule will include invited talks, experience sharing by the eminent scientists, experimental demonstration, facility and lab visits, exclusive sessions for discussions with experts, practical and feedback sessions.

The programme aims to select 150 students across the country, who are studying in class 'IX' as on March 01, 2022 in a school located within the territory of India.

The selection of participant will be on the basis of following parameters:

- Marks obtained in Class 'VIII' examination.
- Participation in science fair (school / district / state & above level organised by school / district / state / Central government authority) in last three years.
- Prize in Olympiad / Science competitions and equivalent (1 to 3 rank in last 3 years at school / district / state & above level) in last three years.
- Winner of sports competitions conducted by School / Govt. / Institutions / Registered Sports federation (1 to 3 rank in last 3 years at school / district / state & above level) in last three years. Winner of online games will not be considered.
- Membership of Scout and guides / NCC / NSS in last three years.



ಕಡತ ಸಂಖ್ಯೆ: ISRO/SS/12/2022
ದಿನಾಂಕ: 14/03/2022



ಭಾರತ ಸರ್ಕಾರ
ಬಾಹ್ಯಾಕಾಶ ಇಲಾಖೆ
ಇಸ್ರೋ ಪ್ರಧಾನ ಕಛೇರಿ
ಅಂತರಿಕ್ಷ ಭವನ
ನ್ಯೂ ಬಿ ಇ ಎಲ್ ರೋಡ್,
ಬೆಂಗಳೂರು-560 094

ಭಾರತ ಸರ್ಕಾರ
ಅಂತರಿಕ್ಷ ವಿಭಾಗ
ಇಸ್ರೋ ಮುಖ್ಯಾಲಯ
ಅಂತರಿಕ್ಷ ಭವನ
ನ್ಯೂ ಬಿ ಇ ಎಲ್ ರೋಡ್
ಬೆಂಗಳೂರು -560 094

Government of India
Department of Space
ISRO Headquarters
Antariksh Bhavan
New BEL Road
Bengaluru-560 094

- Performance in online quiz.
- A special weightage to students studying in school located in panchayat area will be provided.

A minimum participation will be ensured from each State / UT. The programme is planned at five centres of ISRO viz. Vikram Sarabhai Space Centre (VSSC), Thiruvananthapuram, U. R. Rao Satellite Centre (URSC), Bengaluru, Space Application Centre (SAC), Ahmedabad, National Remote Sensing Centre (NRSC), Hyderabad and North-East Space Application Centre (NE-SAC), Shillong. Towards, the end of the project, students will be taken to visit of Satish Dhawan Space Centre, Sriharikota. Expenditure towards the travel of student (II AC fare by train from nearest Rly Station to the reporting centre and back), course material, lodging and boarding etc., during the entire course will be borne by ISRO. II AC train fare will also be provided to one guardian / parent for drop and pick up of student from the reporting centre. In case the student / parent have not avail the II AC train, the reimbursement of fare will be limited to II AC train fare.

Registration for YUVIKA – 2022 has been already started at ISRO web portal on March 10, 2022. The Registration of YUVIKA – 2022 will ends on April 10, 2022 04:00 p.m..

I request you to kindly give wide publicity about YUVIKA – 2022 in teachers and students of Punjab. More information regarding the same is available in www.isro.gov.in. In case of any clarification, e-mail can be send to yuvika@isro.gov.in.

Please also find enclosed YUVIKA – 2022 flyer.

Looking forward for your kind cooperation and urgent needful action.

Warm regards,

Yours sincerely,

(N Sudheer Kumar)

Sri Ajoy Sharma, IAS
Secretary, Dept. of Education,
Punjab

...2/-





युवा विज्ञानी कार्यक्रम
YOUNG SCIENTIST PROGRAMME
YUVIKA - 2022

मई May 16-28, 2022



पंजीकरण प्रारंभ
Start of Registration

मार्च March 10, 2022, 10:30 a.m.

पंजीकरण समाप्ति
End of Registration

अप्रैल April 10, 2022, 4:00 p.m.

पंजीकरण एवं कार्यक्रम पूर्णतया निशुल्क No fee for Registration and Programme

Two week residential programme

अधिक जानकारी एवं पंजीकरण के लिए लॉग इन करें For registration and more information log in to

www.isro.gov.in